



Ref. No.: AKJ/WW/230207.

ਅਖੰਡ ਕੀਰਤਨੀ ਜਥੇ ਦੀਆਂ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤ ਦੀ ਜਾਣਕਾਰੀ ਹਿੱਤ ਜਰੂਰੀ ਬੇਨਤੀ ॥

ਗੁਰੂ ਪਿਆਰੇ ਖਾਲਸਾ ਜੀਉ

ਵਾਹਿਗੁਰੂਜੀਕਾਖਾਲਸਾ, ਵਾਹਿਗੁਰੂਜੀਕੀਫਤਿਹ॥

ਅਖੰਡ ਕੀਰਤਨੀ ਜਥਾ (ਵਿਸ਼ਵ ਵਿਆਪੀ) ਦੀ 31 ਮੈਂਬਰੀ ਕਮੇਟੀ ਵਲੋਂ ਆਪ ਜੀ ਦੀ ਜਾਣਕਾਰੀ ਹਿੱਤ ਹੇਠ ਲਿਖੀ ਜਾਣਕਾਰੀ ਸਾਝੀਂ ਕੀਤੀ ਜਾਂਦੀ ਹੈ ਕਿ ਹੇਠ ਲਿੱਖੀ ਵੈਬ-ਸਾਈਟ (Website) ਅਤੇ ਸੋਸ਼ਲ ਮੀਡੀਆ ਚੈਨਲ (Social media channels) ਹੀ ਅਖੰਡ ਕੀਰਤਨੀ ਜਥੇ ਦੇ ਅਧਿਕਾਰਿਤ ਚੈਨਲ (Official Channel) ਹਨ।

ਅਖੰਡ ਕੀਰਤਨ ਜਥੇ ਦੀ ਦੇਸ਼ ਜਾ ਸ਼ਹਿਰ ਦੀ ਸੰਗਤ ਦੀ ਪਰਵਾਨਗੀ ਲੈ ਕੇ ਬਣਾਇਆ ਗਿਆ Facebook Page.

- 1) Website : www.akj.org
- 2) Facebook: Akhand Keertanee Jatha
(<https://www.facebook.com/AkhandKeertaneeJathaa>)
- 3) Youtube: akjdotorg (<https://www.youtube.com/user/akjdotorg>)
- 4) Instragram: akjdotorg (<https://www.instagram.com/akjdotorg/>)
- 5) Twitter: akjdotorg (<https://twitter.com/akjdotorg>)

ਇਹਨਾਂ ਚੈਨਲਾਂ ਦਾ ਸਿਰਫ ਇੱਕ ਹੀ ਮੁੱਖ ਉਦੇਸ਼ ਹੈ

“ਅਖੰਡ ਕੀਰਤਨ ਜਥੇ ਦੇ ਸਮਾਗਮਾਂ ਦਾ ਕੀਰਤਨ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਜਥੇ ਦੇ ਪੁਰਾਤਨ ਗੁਰਮੁਖ ਪਿਆਰੇ ਸਿੰਘ / ਸਿੰਘਣੀਆਂ ਦੇ ਲੇਖ ਸੰਗਤਾਂ ਨਾਲ ਸਾਝੋਂ ਕਰਨੇ॥”

ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਕੁਝ ਅਣਪਛਾਤੇ ਸ਼ਰਾਰਤੀ ਅਨਸਰ ਝੂਠੀ ਆਈ ਡੀ (Fake ID ਦੀ ਵਰਤੋਂ ਕਰ ਅਖੰਡ ਕੀਰਤਨੀ ਜਥੇ ਦੇ ਨਾਮ ਦੇ ਫੇਸ-ਬੁਕ ਪੇਜ ਬਣਾ ਕੇ ਜਥੇ ਅਤੇ ਜਥੇ ਦੇ ਗੁਰਮੁਖ ਪਿਆਰਿਆਂ ਵਿਰੁਧ ਨਿੱਜੀ ਸਵਾਰਥਾਂ ਲਈ ਅੱਤ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤ ਕੇ ਝੂਠੇ ਪਰਚਾਰ ਰਾਹੀਂ ਬਦਨਾਮ ਕਰ ਰਹੇ ਹਨ।

ਗੁਰੂ ਸਾਹਿਬ ਫੁਰਮਾਨ ਕਰਦੇ ਹਨ

“ ਅਪਨੇਜਨਕਾਪਰਦਾਢਾਕੈ॥ਅਪਨੇਸੇਵਕਕੀਸਰਪਰਰਾਖੈ॥” (ਸੁਖਮਨੀ ਸਾਹਿਬ, ਅੰਗ 285)



ੴ ਵਾਹਿਗੁਰੂ ਜੀ ਕੀ ਫਤਹਿ



ਅਖੰਡ ਕੀਰਤਨੀ ਜਥਾ (ਰਜਿ.)



Akhand Kirtani Jatha (Regd.)

ਸਾਡਾ ਵੀ ਫਰਜ ਹੈ ਕਿ ਅਸੀਂ ਸਾਰੇ ਵੀ ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਤੇ ਪਹਿਰਾ ਦੇਈਏ ਅਤੇ ਨਿੰਦਿਆ, ਬਖੀਲੀ ਤੋਂ ਬਚੀਏ।

ਹਾਂ, ਜੇ ਕਰ ਕਿਸੇ ਦੇ ਨਿੱਜੀ ਵਿਚਾਰਕ ਮੱਤਭੇਦ ਹਨ ਤਾਂ ਵੀ ਗੁਰੂ ਆਸ਼ੇ

“ਹੋਇਏਕੜ੍ਹਮਿਲਹੁਮੇਰੇਭਾਈਦੁਬਿਧਾਦੂਰਿਕਰਹੁਲਿਵਲਾਇ॥ਹਰਿਨਾਮੈਕੈਹੋਵਹੁਜੇੜੀਗੁਰਮੁਖਿਬੈਸਹੁਸਫਾਵਿਛਾਇ॥” (ਰਾਗੁ ਬਸੰਤ, ਅੰਗ 1185)

ਤੋਂ ਸੇਧ ਲੈਣੀ ਚਾਹਿਦੀ ਹੈ।

ਜੇ ਕਰ ਕੋਈ ਮਸਲਾ ਧਿਆਨ ਹਿੱਤ ਲਿਆਉਣ ਜਾ ਵਿਚਾਰਨ ਦੀ ਜਰੂਰਤ ਹੈ ਤਾਂ ਇਹਨਾਂ ਅਨਸਰਾਂ ਨੂੰ ਲੁਕਵੇਂ ਤੌਰ ਤੇ ਝੂਠਾ ਪਰਚਾਰ ਕਰਨ ਦੀ ਥਾਂ ਆਪਣੀ ਪਛਾਣ ਸੰਗਤਾਂ ਵਿੱਚ ਦਸਕੇ ਜਥੇ ਦੀ ਸਥਾਨਕ ਸੰਗਤ ਜਾ 31 ਮੈਂਬਰੀ ਦੇ ਸਥਾਨਕ ਮੈਂਬਰ ਜਾ ਪੰਚਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਮਸਲੇ ਮਿਲ ਬੈਠ ਕੇ ਹਲ ਹੁੰਦੇ ਹਨ ਨਾ ਕਿ ਸੋਸ਼ਲ ਮੀਡਿਆ (Social Media) ਤੇ ਪੋਸਟਾਂ ਪਾਕੇ।

ਸਮੂਹ ਸੰਗਤ ਜੀ ਨੂੰ ਸੁੱਚੇਤ ਹੋਣ ਦੀ ਲੋੜ ਹੈ। ਜਥੇ ਦੀ ਏਕਤਾ ਅਤੇ ਜਥੇ ਵਿੱਚ ਦੁਬਿਧਾ ਪਾਉਣ ਵਾਲੀਆਂ ਇਸ ਤਰਾਂ ਦੀਆਂ ਝੂਠੀਆਂ ਅਤੇ ਗਲਤ ਕਾਰਵਾਈਆਂ ਨੂੰ ਠੱਲ ਪਾਉਣਾ ਸਾਡਾ ਸਾਰਿਆਂ ਦਾ ਫਰਜ ਹੈ।

ਜੇ ਵੀ ਮਾਈ / ਭਾਈ ਇਸ ਤਰਾਂ ਦੇ ਪੇਜਾਂ ਨੂੰ Like/Follow ਕਰਦੇ ਹਨ ਉਹ ਮੁੜ ਤੋਂ ਵਿਚਾਰ ਕਰਨ।

ਜਥੇ ਅਤੇ ਜਥੇ ਦੇ ਗੁਰਮੁਖ ਪਿਆਰਿਆਂ ਦੀ ਚੜਦੀ ਕਲਾ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਹੈ ਜੀ॥

ਦਾਸਰੇ,

31 ਮੈਂਬਰੀ ਵਿਸ਼ਵ ਵਿਆਪੀ ਕਮੇਟੀ,
ਅਖੰਡ ਕੀਰਤਨੀ ਜਥਾ।

ਮੰਗਲਵਾਰ, 26 ਮਾਘ 554॥

Tuesday, Feb07th, 2023.



**Rangeley Sajjan Memorial
Charitable Trust (Regd.), Chowk
Baba Sahib,
Shri Amritsar**

EMAIL
WEB SITE
YOUTUBE
FACEBOOK
INSTAGRAM

akjworldwide@akj.org
www.akj.org
akjdotorg
www.facebook.com/AkhandKeertaneeJathaa
www.instagram.com/akjdotorg

AKJ WORLDWIDE